

ਸੋਮਵਾਰ 19 ਨਵੰਬਰ 2018 ਤੋਂ ਐਤਵਾਰ 25 ਨਵੰਬਰ 2018 ਤੱਕ

- **20.11.18 ਮੰਗਲਵਾਰ:-** ਸ ਅਮਨਜੀਤ ਸਿੰਘ ਬੈਰਾ ਦੀ ਸਪੁਤ੍ਰੀ ਦੇ 9ਵੇਂ ਜਨਮ ਦਿਨ ਤੇ ਦੇਗ ਦੀ ਸੇਵਾ ਹੋਵੇਗੀ।
- **21.11.18 ਬੁੱਧਵਾਰ:-** ਬੀਬੀ ਹਰਜਿੰਦਰ ਕੌਰ ਸੰਧਰ ਵਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦੇ ਸਬੰਧ ਵਿੱਚ ਸ਼ਾਮ ਨੂੰ 6.00 ਵਜੇ ਅਖੰਡ ਪਾਠ ਅਰੰਭ ਹੋਣਗੇ।
- **ਦੇਗ ਦੀ ਸੇਵਾ** ਮਨਜੀਤ ਸਿੰਘ ਸੇਖੋਂ ਵਲੋਂ ਹੋਵੇਗੀ।
- **6.00 ਵੱਜੇ ਸ਼ਾਮ:-** ਬੀਬੀ ਹਰਜਿੰਦਰ ਕੌਰ ਸੰਧਰ ਸ ਮਨਜਾਪ ਸਿੰਘ ਸੰਧਰ , ਨੀਲਮ ਕੌਰ ਪਰਿਵਾਰ ਵੱਲੋਂ 6 ਵੱਜੇ ਸੁਖਮਨੀ ਸਾਹਿਬ ਦੇ ਪਾਠ ਹੋਣਗੇ ਅਤੇ ਸਾਰੀ ਸੇਵਾ ਹੋਵੇਗੀ। ਰਹਿਰਾਸ ਦੇ ਪਾਠ ਉਪਰੰਤ ਦੀਵਾਨ ਸੱਜਣਗੇ ਹਜ਼ੂਰੀ ਜਥਾ ਕੀਰਤਨ ਕਰੇਗਾ ਬਾਅਦ ਵਿਚ ਹੈਡ ਗ੍ਰੰਥੀ ਗਿਆਨੀ ਗੁਰਮੀਤ ਸਿੰਘ ਜੀ ਕਥਾ ਕਰਨਗੇ ਅਤੇ ਸਾਰੀ ਹੋਵੇਗੀ ਦੇਗਾਂ ਦੀਆਂ ਸੇਵਾਵਾਂ: - ਸ੍ਰ: ਅਮਰਜੀਤ ਸਿੰਘ , ਸ੍ਰ: ਹਰਜਿੰਦਰ ਸਿੰਘ ਅਤੇ ਬੀਬੀ ਤਰਸੇਮ ਕੌਰ, ਬੀਬੀ ਪਵਨਦੀਪ ਕੌਰ, ਸ ਬਿਕ੍ਰਮਜੀਤ ਸਿੰਘ ਥਾਂਦੀ ਅਤੇ ਬੀਬੀ ਰਣਜੀਤ ਕੌਰ ਅਤੇ ਸ੍ਰ ਸੁਚਾ ਸਿੰਘ ਬੈਂਸ ਪਰਿਵਾਰਾਂ ਵਲੋਂ ਹੋਣਗੀਆਂ।
- **23.11.18 ਸ਼ੁਕਰਵਾਰ:-**
- **(1) 10.00 ਵੱਜੇ :-** ਸ ਸੁਰਿੰਦਰ ਸਿੰਘ ਭੰਬਰਾ ਅਤੇ ਪਰਿਵਾਰ ਵੱਲੋਂ ਸਵੇਰ ਨੂੰ 10.00 ਵਜੇ ਅਖੰਡ ਪਾਠ ਬੁੰਗਾ ਸਾਹਿਬ ਵਿੱਚ ਅਰੰਭ ਹੋਣਗੇ, ਸਾਰੀ ਸੇਵਾ ਹੋਵੇਗੀ।
- **1.00 ਵੱਜੇ:-** ਨਿਸ਼ਾਨ ਸਾਹਿਬ ਦੀ ਸੇਵਾ ਹੋਵੇਗੀ।
- **(2) ਬੀਬੀ ਹਰਜਿੰਦਰ ਕੌਰ ਸੰਧਰ ਵਲੋਂ** ਰਖਾਏ ਹੋਏ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦੇ ਸਬੰਧ ਵਿੱਚ ਸ਼ਾਮ ਨੂੰ 6.00 ਵਜੇ ਅਖੰਡ ਪਾਠ ਦੇ ਭੋਗ ਪੈਣਗੇ। 7.30 ਸ਼ਾਮ ਨੂੰ ਆਤਿਸ਼ ਵਾਜੀ ਹੋਵੇਗੀ।
- **ਦੇਗਾਂ ਦੀਆਂ ਸੇਵਾਵਾਂ:** - ਸ: ਸੁਰਜੀਤ ਸਿੰਘ ਸੇਖੋਂ, ਸ: ਸੁਰਜੀਤ ਸਿੰਘ ਸ਼ੇਰਗਿੱਲ ਤੇ ਬੀਬੀ ਗੁਰਦੀਪ ਕੌਰ ਸ਼ੇਰਗਿੱਲ, ਸ: ਅਵਤਾਰ ਸਿੰਘ ਤੇ ਬੀਬੀ ਕੁਲਵਿੰਦਰ ਕੌਰ ਪੁਰੇਵਾਲ, ਬੀਬੀ ਸੁਰਿੰਦਰ ਕੌਰ ਪੁਰੇਵਾਲ, ਸ: ਕਸ਼ਮੀਰ ਸਿੰਘ ਤੇ ਬੀਬੀ ਸੁਰਿੰਦਰ ਕੌਰ ਨਾਗਰਾ, ਸ: ਸੇਵਾ ਸਿੰਘ ਅੱਟਾ ਤੇ ਬੀਬੀ ਅਵਤਾਰ ਕੌਰ ਅੱਟਾ, ਬੀਬੀ ਅਮਰਜੀਤ ਕੌਰ ਸੰਧੂ ਤੇ ਸ: ਗੁਰਦੇਵ ਸਿੰਘ ਔਲਖ ਸ: ਤਰਸੇਮ ਸਿੰਘ ਅਤੇ ਚਰਨਜੀਤ ਸਿੰਘ ਬਾਸੀ, ਸ: ਛਿੰਦਾ ਸਿੰਘ ਥਾਂਦੀ, ਸ: ਹਰਬੰਸ ਸਿੰਘ ਨਿੱਝਰ, ਸ: ਇੰਦਰਜੀਤ ਸਿੰਘ ਬੀਬੀ ਪ੍ਰਮਜੀਤ ਕੌਰ ਤੇ ਸਵ: ਸ: ਨਿਰਮਲ ਸਿੰਘ ਪੁਰੇਵਾਲ, ਸ: ਨਾਵਿੰਦਰ ਸਿੰਘ ਤੇ ਬੀਬੀ ਮਲਵਿੰਦਰ ਕੌਰ ਸੇਖੋਂ ਦੇ ਪ੍ਰੀਵਾਰਾਂ ਵਲੋਂ ਹੋਣਗੀਆਂ।
- ਸ ਮਨਜੀਤ ਸਿੰਘ ਵੱਲੋਂ ਦੇਗ ਦੀ ਸੇਵਾ ਹੋਵੇਗੀ।
- **24.11.18 ਸ਼ਨਿਚਰਵਾਰ:-** ਸ਼ਹੀਦੀ ਦਿਨ ਸ੍ਰੀ ਗੁਰੂ ਤੇਗ ਬਹਾਦਰ ਜੀ, ਗੁਰਗੱਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ
- **4.00 ਵੱਜੇ:-** ਸ਼ਾਮ ਨੂੰ ਬੀਬੀਆਂ ਸਿਮਰਨ ਕਰਨਗੀਆਂ।
- **25.11.18 ਐਤਵਾਰ:-**
- **10.00 ਵੱਜੇ:** - ਸ ਸੁਰਿੰਦਰ ਸਿੰਘ ਭੰਬਰਾ ਅਤੇ ਪਰਿਵਾਰ ਵੱਲੋਂ ਰਖਾਏ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 10.00 ਵੱਜੇ ਪੈਣਗੇ ਅਤੇ ਸਾਰੀ ਸੇਵਾ ਹੋਵੇਗੀ, ਬਾਅਦ 'ਚ ਹਜ਼ੂਰੀ ਜਥਾ ਕੀਰਤਨ ਕਰੇਗਾ, ਸ ਜਰਨੈਲ ਸਿੰਘ ਦਾ ਡਾਢੀ ਜਥਾ ਹਾਜ਼ਰੀ ਭਰੇਗਾ
- 25 ਨਵੰਬਰ ਸ਼ਹੀਦੀ ਭਾਈ ਜਸਵੰਤ ਸਿੰਘ ਖਾਲੜਾ
- 28 ਨਵੰਬਰ ਜਨਮ ਦਿਨ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ

• ਬਾਜ਼ਾਂ ਵਾਲੇ ਸ਼ਹਿਨਸ਼ਾਹ



- ਛੇਵੇਂ ਅਤੇ ਦਸਵੇਂ ਪਾਤਸ਼ਾਹ ਜੀ ਬਾਦਸ਼ਾਹ ਦਰਵੇਸ਼ ਸਨ। ਉਨ੍ਹਾਂ ਨੂੰ ਚਿੱਟਿਆਂ ਬਾਜ਼ਾਂ ਵਾਲੇ ਪਾਤਸ਼ਾਹ ਜੀ ਵੀ ਆਖਿਆ ਜਾਂਦਾ ਹੈ। ਉਨ੍ਹਾਂ ਕੋਲ ਦੁਨਿਆਵੀ ਅਤੇ ਦਰਗਾਹੀ ਦੋਵੇਂ ਪਾਤਸ਼ਾਹੀਆਂ ਸਨ। ਤਾਂ ਹੀ ਉਨ੍ਹਾਂ ਨੂੰ ਸੱਚੇ ਪਾਤਸ਼ਾਹ ਵੀ ਆਖਿਆ ਜਾਂਦਾ ਹੈ। ਆਕਾਸ਼ਾਂ ਵਿਚ ਉਡਦੇ ਬਾਜ਼ ਆਜ਼ਾਦੀ ਦੇ ਪ੍ਰਤੀਕ ਹਨ। ਇਕ ਵਾਰ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਚਿੱਟੇ ਘੋੜੇ ਉੱਤੇ ਅਸਵਾਰ ਹੋ ਕੇ ਅਤੇ ਹੱਥ ਉੱਤੇ ਚਿੱਟਾ ਬਾਜ਼ ਸਜਾ ਕੇ ਸ਼ਿਕਾਰ ਨੂੰ ਚੱਲੇ। ਆਪ ਜੀ ਨੇ ਬਹੁਤ ਮਹੀਨ ਸੁੰਦਰ ਪੁਸ਼ਾਕ ਪਹਿਨੀ ਹੋਈ ਸੀ ਅਤੇ ਸੀਸ ਉੱਤੇ ਰੇਸ਼ਮੀ ਦਸਤਾਰ ਸੀ, ਜਿਸ ਉੱਪਰ ਹੀਰੇ ਜੜਤ ਕਲਗੀ ਝਿਲਮਿਲਾ ਰਹੀ ਸੀ। ਜਦੋਂ ਆਪ ਜੀ ਇਸ ਅਦੁੱਤੀ ਰੂਪ ਵਿਚ ਬਾਹਰ ਨਿਕਲੇ ਤਾਂ ਅੱਗੋਂ ਆਪ ਜੀ ਨੂੰ ਦੋ ਪਿਓ-ਪੁੱਤਰ ਮਿਲੇ। ਉਨ੍ਹਾਂ ਨੇ ਆਪ ਜੀ ਦੇ ਚਰਨਾਂ 'ਤੇ ਮੱਥਾ ਟੇਕ ਕੇ ਸੇਵਾ ਮੰਗੀ। ਮਹਾਰਾਜ ਜੀ ਨੇ ਪੁੱਛਿਆ ਕਿ ਤੁਸੀਂ ਕੀ ਕੰਮ ਕਰਦੇ ਹੋ? ਉਨ੍ਹਾਂ ਨੇ ਕਿਹਾ ਜੀ ਅਸੀਂ ਮੁਸੱਵਰ ਹਾਂ ਅਤੇ ਤਸਵੀਰਾਂ ਬਣਾਉਂਦੇ ਹਾਂ। ਕਿਰਪਾ ਕਰਕੇ ਸਾਨੂੰ ਆਪਣੇ ਅਤੀ ਸੁੰਦਰ ਸਰੂਪ ਦੀ ਇਕ ਤਸਵੀਰ ਬਣਾਉਣ ਦੀ ਆਗਿਆ ਬਖਸ਼ੋ। ਮਹਾਰਾਜ ਜੀ ਮੁਸਕਰਾਏ। ਉਨ੍ਹਾਂ ਨੇ ਉਸੇ ਸਮੇਂ ਆਪਣਾ ਸਾਮਾਨ ਕੱਢ ਕੇ ਮਹਾਰਾਜ ਜੀ ਦੀ ਡੀਲ ਡੌਲ ਅਤੇ ਚਿਹਨ ਚੱਕਰਾਂ ਦੇ ਨਿਸ਼ਾਨ ਉਲੀਕ ਲਏ। ਘਰ ਜਾ ਕੇ ਉਨ੍ਹਾਂ ਨੇ ਤਸਵੀਰ ਨੂੰ ਸੰਪੂਰਨ ਕੀਤਾ ਅਤੇ ਦੂਜੇ ਦਿਨ ਮਹਾਰਾਜ ਜੀ ਦੀ ਹਜ਼ੂਰੀ ਵਿਚ ਲੈ ਕੇ ਆਏ। ਮਹਾਰਾਜ ਜੀ ਨੇ ਦੋਵਾਂ ਨੂੰ ਖੁਸ਼ੀਆਂ ਅਤੇ ਇਨਾਮ ਬਖਸ਼ ਕੇ ਨਿਹਾਲ ਕੀਤਾ। ਬਾਜ਼ਾਂ ਵਾਲੇ ਪਾਤਸ਼ਾਹ ਜੀ ਦਾ ਇਹ ਇਤਿਹਾਸਕ ਚਿੱਤਰ ਅੱਜ ਵੀ ਸਾਂਭਿਆ ਹੋਇਆ ਹੈ।

ਦਸਵੇਂ ਪਾਤਸ਼ਾਹ ਜੀ ਤਾਂ ਬਚਪਨ ਤੋਂ ਹੀ ਤੀਰਾਂ ਦੇ ਖਿਡਾਰ ਅਤੇ ਬਾਜ਼ਾਂ ਦੇ ਉਡਾਰ ਸਨ। ਆਪ ਜੀ ਨੇ ਰਾਜ ਜੋਗ ਕਮਾਇਆ, ਸ਼ਾਹਾਨਾ ਠਾਠ-ਬਾਠ ਰੱਖਿਆ, ਵਧੀਆ ਤੋਂ ਵਧੀਆ ਹਾਥੀ-ਘੋੜਿਆਂ ਦੀ ਸਵਾਰੀ ਕੀਤੀ। ਉਸ ਸਮੇਂ ਬਾਜ਼ ਉਡਾਉਣਾ ਵੀ ਸ਼ਾਹੀ ਠਾਠ-ਬਾਠ ਦਾ ਸੂਚਕ ਸੀ। ਆਪ ਜੀ ਦੇ ਸ਼ਾਹੀ ਜਲਾਲ ਦੀਆਂ ਖ਼ਬਰਾਂ ਸੁਣ ਕੇ ਔਰੰਗਜ਼ੇਬ ਬਹੁਤ ਤਿਲਮਿਲਾਇਆ। ਉਸ ਨੇ ਹੁਕਮ ਚਾੜ੍ਹਿਆ ਕਿ ਗੁਰੂ ਜੀ ਸਾਧਾਂ-ਫਕੀਰਾਂ ਵਾਂਗ ਰਹਿਣ, ਦਰਬਾਰ ਨਾ ਲਾਉਣ, ਬਾਜ਼ ਨਾ ਉਡਾਉਣ। ਪਰ ਮਹਾਰਾਜ ਜੀ ਨੇ ਉਹ ਸਭ ਨਿਸ਼ਾਨੀਆਂ ਧਾਰਨ ਕੀਤੀਆਂ ਜੋ ਜ਼ਿੰਦਗੀ ਦੇ ਵਿਕਾਸ ਅਤੇ ਆਜ਼ਾਦੀ ਲਈ ਜ਼ਰੂਰੀ ਸਨ। ਫਰਾਂਸ ਦੇ ਇਕ ਸਿਆਣੇ ਨੌਸਟਰਾਡੈਮਸ ਨੇ ਸੋਲ੍ਹਵੀਂ ਸਦੀ ਵਿਚ ਕੁਝ ਭਵਿੱਖਬਾਣੀਆਂ ਕੀਤੀਆਂ, ਜਿਨ੍ਹਾਂ ਵਿਚੋਂ ਬਹੁਤੀਆਂ ਸੱਚ ਨਿਕਲੀਆਂ ਹਨ। ਉਸ ਨੇ ਲਿਖਿਆ ਹੈ ਕਿ ਇਕ ਸਮੇਂ ਨੇਕੀ ਉੱਤੇ ਬਦੀ ਭਾਰੂ ਹੋ ਜਾਵੇਗੀ ਅਤੇ ਛੋਟੇ ਬੱਚਿਆਂ ਨੂੰ ਕੁਰਬਾਨੀ ਦੇਣੀ ਪਵੇਗੀ। ਇਸ ਪਿੱਛੋਂ ਬਾਜ਼ ਧਰਤੀ ਉੱਤੇ ਨੇਕੀ ਅਤੇ ਬਲ ਦੀਆਂ ਸ਼ਕਤੀਆਂ ਵਧਾਉਣ ਵਿਚ ਸਹਾਇਤਾ ਦੇਵੇਗਾ। ਇਹ ਇਸ਼ਾਰਾ ਮਹਾਰਾਜ ਜੀ ਦੇ ਲਾਲਾਂ ਅਤੇ ਬਾਜ਼ ਵੱਲ ਜਾਪਦਾ ਹੈ। **

ਡਾ ਸਰਬਜੀਤ ਕੌਰ ਸੰਧਾਵਾਲੀਆਂ